

ਨੋਟਿਸ ਐਂਡ ਫਾਈਨਡਿੰਗ ਆਫ਼ ਰਿਸਪੋਂਸੀਬਿਲਟੀ Notice and Finding of Responsibility

ਇਹ ਨੋਟਿਸ ਐਂਡ ਫਾਈਨਡਿੰਗ ਆਫ਼ ਰਿਸਪੋਂਸੀਬਿਲਟੀ (NFR) ਤੁਹਾਨੂੰ ਸ਼ੁਰੂਆਤੀ ਨੋਟਿਸ ਵਜੋਂ ਭੇਜਿਆ ਜਾ ਰਿਹਾ ਹੈ ਜਾਂ ਕਿਉਂਕਿ ਆਖਰੀ ਵਾਰ NFR ਭੇਜੇ ਜਾਣ ਤੋਂ ਬਾਅਦ ਤੁਹਾਡੀ ਭਾਗੀਦਾਰੀ ਦੀ ਰਕਮ ਬਦਲ ਗਈ ਹੈ। ਇਹ ਇੱਕ ਰੀਮਾਈਂਡਰ ਹੈ ਕਿ ਤੁਹਾਡੀ ਦੇਖਭਾਲ ਦੇ ਇੱਕ ਹਿੱਸੇ ਲਈ ਭੁਗਤਾਨ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਜੋ ਕਿ ਡਿਪਾਰਟਮੈਂਟ ਆਫ਼ ਸੋਸ਼ਲ ਐਂਡ ਹੈਲਥ ਸਰਵਿਸਿਜ਼ (DSHS) ਦੁਆਰਾ ਨਿਰਧਾਰਿਤ ਕੀਤਾ ਗਿਆ ਹੈ। RCW 43.20B.430, 43.20B.435 ਅਤੇ WAC 388-835-0940 ਨੂੰ ਦੇਖੋ। ਚੇਤੇ ਰੱਖੋ, ਭਾਗੀਦਾਰੀ, RHC ਵਿਖੇ ਤੁਹਾਡੀ ਦੇਖਭਾਲ, ਸਹਾਇਤਾ ਅਤੇ ਇਲਾਜ ਦੀ ਲਾਗਤ ਦਾ ਤੁਹਾਡਾ ਮਹੀਨਾਵਾਰ ਹਿੱਸਾ ਹੈ। ਤੁਹਾਨੂੰ ਹਰ ਮਹੀਨੇ ਆਪਣੀ ਭਾਗੀਦਾਰੀ ਦਾ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ। ਤੁਹਾਨੂੰ ਇੱਕ ਮਹੀਨਾਵਾਰ ਬਿਲਿੰਗ ਸਟੇਟਮੈਂਟ ਦੇ ਨਾਲ ਇੱਕ ਰਿਟਰਨ ਲਿਫਾਫੇ ਅਤੇ ਇੱਕ ਕੂਪਨ ਪ੍ਰਾਪਤ ਹੋਵੇਗਾ। ਕੂਪਨ ਨੂੰ ਤੁਹਾਡੇ ਭੁਗਤਾਨ ਦੇ ਨਾਲ ਸ਼ਾਮਲ ਕਰਨ ਦੀ ਲੋੜ ਹੁੰਦੀ ਹੈ।

DSHS ਕਮਿਊਨਿਟੀ ਸਰਵਿਸ ਆਫਿਸ (CSO), WAC 388-513-1380 ਦੇ ਅਨੁਸਾਰ ਤੁਹਾਡੀ ਜ਼ਿੰਮੇਵਾਰੀ ਦੀ ਗਣਨਾ ਕਰਦਾ ਹੈ ਅਤੇ ਇਹ ਰਕਮ ਉਹਨਾਂ ਦੇ ਪੱਤਰ ਵਿੱਚ ਸ਼ਾਮਲ ਕੀਤੀ ਜਾਂਦੀ ਹੈ। CSO ਤੁਹਾਡੇ ਵਿੱਤੀ ਸਰੋਤਾਂ ਦੀ ਜਾਂਚ ਦੇ ਆਧਾਰ 'ਤੇ ਤੁਹਾਡੀ ਭਾਗੀਦਾਰੀ ਦੀ ਲਾਗਤ ਨਿਰਧਾਰਤ ਕਰਦਾ ਹੈ।

ਕਿਸੀ ਤਬਦੀਲੀ ਦੀ ਲੋੜ ਕਿਉਂ ਹੈ?

ਤੁਹਾਡੀ ਭਾਗੀਦਾਰੀ ਦੀ ਰਕਮ, ਤੁਹਾਡੀ ਆਮਦਨੀ ਅਤੇ ਖਰਚਿਆਂ ਦੇ ਤਬਦੀਲ ਹੋਣ ਦੇ ਨਾਲ ਤਬਦੀਲ ਹੋ ਜਾਂਦੀ ਹੈ। CSO ਪ੍ਰਾਪਤ ਕੀਤੀ ਗਈ ਨਵੀਂ ਜਾਣਕਾਰੀ ਦੇ ਆਧਾਰ 'ਤੇ ਤੁਹਾਡੀ ਨਵੀਂ ਭਾਗੀਦਾਰੀ ਦੀ ਗਣਨਾ ਕਰਦਾ ਹੈ ਅਤੇ ਭਾਗੀਦਾਰੀ ਵਿੱਚ ਤੁਹਾਡੀ ਤਬਦੀਲੀ ਬਾਰੇ ਤੁਹਾਨੂੰ ਸੂਚਿਤ ਕਰਦਾ ਹੈ।

ਜੇਕਰ ਮੈਂ ਇਸ NFR ਨਾਲ ਸਹਿਮਤ ਨਹੀਂ ਹੋਵਾਂ ਤਾਂ ਕੀ ਹੋਵੇਗਾ?

ਜੇਕਰ ਤੁਸੀਂ ਅਸਹਿਮਤ ਹੋ ਜਾਂ ਤੁਹਾਡਾ ਕੋਈ ਸਵਾਲ ਹੈ, ਤਾਂ ਤੁਸੀਂ ਆਪਣੇ ਖਾਤੇ ਦੀ ਸਮੀਖਿਆ ਕਰਨ ਲਈ CSO ਕਸਟਮਰ ਸਰਵਿਸ ਸੇਂਟਰ ਦੇ ਟੋਲ ਫ੍ਰੀ ਨੰਬਰ ਨੂੰ 1-877-501-2233 'ਤੇ ਕਾਲ ਕਰ ਸਕਦੇ ਹੋ।

ਜੇਕਰ ਤੁਸੀਂ ਅਜੇ ਵੀ ਅਸਹਿਮਤ ਹੋ ਅਤੇ ਇਸ ਨੋਟਿਸ ਲਈ ਅਪੀਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਹ ਨੋਟਿਸ ਪ੍ਰਾਪਤ ਹੋਣ ਦੇ 30 ਦਿਨਾਂ ਦੇ ਅੰਦਰ ਪ੍ਰਬੰਧਕੀ ਸੁਣਵਾਈ ਵਾਸਤੇ ਬੇਨਤੀ ਕਰ ਸਕਦੇ ਹੋ। ਤੁਹਾਡੀ ਬੇਨਤੀ ਲਿਖਤੀ ਰੂਪ ਵਿੱਚ ਹੋਣਾ ਜ਼ਰੂਰੀ ਹੈ ਅਤੇ ਇਸ ਪੱਤਰ ਦੀ ਇੱਕ ਕਾਪੀ ਦੇ ਨਾਲ ਹੇਠਾਂ ਦਿੱਤੇ ਪਤੇ 'ਤੇ ਭੇਜੀ ਜਾਣੀ ਚਾਹੀਦੀ ਹੈ:

ATTN: Office of Administrative Hearing (OAH)
PO Box 42489
Olympia, WA 98504-2489

ਤੁਹਾਨੂੰ ਡਾਕ ਰਾਹੀਂ ਸੂਚਿਤ ਕੀਤਾ ਜਾਵੇਗਾ, ਸੁਣਵਾਈ ਵਾਸਤੇ ਕਦੋਂ ਅਤੇ ਕਿੱਥੇ ਹਾਜ਼ਰ ਹੋਣਾ ਹੈ। ਇੱਕ ਪ੍ਰਸ਼ਾਸਕੀ ਕਾਨੂੰਨ ਜੱਜ ਤੁਹਾਡੇ ਕੇਸ ਦੀ ਸੁਣਵਾਈ ਕਰੇਗਾ ਅਤੇ ਤੁਹਾਡੇ ਦੁਆਰਾ ਪੇਸ਼ ਕੀਤੀ ਜਾਣਕਾਰੀ ਦੇ ਆਧਾਰ 'ਤੇ ਫੈਸਲਾ ਲਵੇਗਾ।

ਜੇਕਰ ਮੈਂ ਭੁਗਤਾਨ ਕਰਨ ਵਿੱਚ ਅਸਫਲ ਰਹਿੰਦਾ ਹਾਂ ਤਾਂ ਕੀ ਹੋਵੇਗਾ?

ਜੇਕਰ ਤੁਸੀਂ ਇਸ ਕਰਜ਼ੇ ਦਾ ਭੁਗਤਾਨ ਕਰਨ ਵਿੱਚ ਅਸਫਲ ਰਹਿੰਦੇ ਹੋ, ਤਾਂ ਵਿਭਾਗ ਤੁਹਾਡੀ ਸੰਪਤੀਆਂ ਦੇ ਵਿਰੁੱਧ ਇੱਕ ਗ੍ਰਹਿਣ ਅਧਿਕਾਰ ਦਾਇਰ ਕਰਕੇ ਉਗਰਾਹੀ ਵਾਸਤੇ ਅੱਗੇ ਦੇ ਕਾਰਵਾਈ ਕਰ ਸਕਦਾ ਹੈ ਜਿਸ ਵਿੱਚ ਤੁਹਾਡੀ ਸੰਪਦਾ, ਬੈਂਕ ਖਾਤਿਆਂ ਅਤੇ/ਜਾਂ ਤੁਹਾਡੇ ਮਿਹਨਤਾਨੇ ਨੂੰ ਜ਼ਬਤ ਕਰਨ ਸ਼ਾਮਲ ਹੈ ਪਰ ਇਹ ਇਸ ਤੱਕ ਸੀਮਿਤ ਨਹੀਂ ਹੈ। ਅਸੀਂ ਕੋਰਟ ਜਾਂ ਸੋਸ਼ਲ ਸਿਕਿਊਰਿਟੀ ਐਡਮਿਨਿਸਟ੍ਰੇਸ਼ਨ ਜਾਂ ਕਿਸੇ ਹੋਰ ਆਮਦਨੀ ਸਰੋਤ ਨੂੰ ਉਸ ਸੁਵਿਧਾ ਨੂੰ ਨਿਯੁਕਤ ਕਰਨ ਲਈ ਵੀ ਕਹਿ ਸਕਦੇ ਹਾਂ ਜਿੱਥੇ ਤੁਸੀਂ ਭੁਗਤਾਨ ਕਰਤਾ ਵਜੋਂ ਰਹਿ ਰਹੇ ਹੋ। ਕਿਸੇ ਵੀ ਅਗਲੀ ਕਾਰਵਾਈ ਬਾਰੇ ਤੁਹਾਨੂੰ ਸੂਚਿਤ ਕਰਨ ਵਾਸਤੇ ਵਿਭਾਗ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ।